



COVID-19 ਨੂੰ ਫੈਲਣ ਤੋਂ ਰੋਕਣ ਲਈ, 27 ਅਪ੍ਰੈਲ ਤੋਂ ਬ੍ਰੈਂਪਟਨ ਟ੍ਰਾਂਜ਼ਿਟ ਟਰਮੀਨਲਾਂ ਵਿਖੇ ਗਾਹਕ ਸੇਵਾ ਕਾਊਂਟਰ ਬੰਦ ਕੀਤੇ ਜਾਣਗੇ

ਬ੍ਰੈਂਪਟਨ, ਓਨਟਾਰੀਓ (23 ਅਪ੍ਰੈਲ, 2020) – ਇਹ ਯਕੀਨੀ ਬਣਾਉਣ ਲਈ ਕਿ COVID-19 (ਸੀ.ਓ.ਵੀ.ਆਈ.ਡੀ.-19) ਐਮਰਜੈਂਸੀ ਦੇ ਦੌਰਾਨ, ਬ੍ਰੈਂਪਟਨ ਟ੍ਰਾਂਜ਼ਿਟ (Brampton Transit), ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੂਪ ਨਾਲ ਸੇਵਾ ਦੇ ਰਿਹਾ ਹੈ, 27 ਅਪ੍ਰੈਲ ਤੋਂ ਅਗਲੇ ਨੇਟਿਸ ਤੱਕ, ਟ੍ਰਾਂਜ਼ਿਟ ਟਰਮੀਨਲਾਂ (ਬ੍ਰੈਮਲੀ ਟਰਮੀਨਲ (Bramalea Terminal), ਬ੍ਰੈਂਪਟਨ ਗੇਟਵੇ ਟਰਮੀਨਲ (Brampton Gateway Terminal), ਡਾਊਨਟਾਊਨ ਟਰਮੀਨਲ (Downtown Terminal)) ਵਿਖੇ ਗਾਹਕ ਸੇਵਾ ਕਾਊਂਟਰ ਬੰਦ ਕੀਤੇ ਜਾਣਗੇ। ਬਿੱਲਡਿੰਗਾਂ ਖੁੱਲ੍ਹੀਆਂ ਰਹਿਣਗੀਆਂ, ਤਾਂ ਜੋ ਸਵਾਰੀਆਂ ਵਾਸਤੂਮ ਦੀ ਵਰਤੋਂ ਕਰ ਸਕਣ। ਇਸਤੋਂ ਇਲਾਵਾ, ਟ੍ਰਿਨਿਟੀ ਕੌਮਨ ਟਰਮੀਨਲ (Trinity Common Terminal) ਬਿਲਡਿੰਗ, ਅਗਲੇ ਨੇਟਿਸ ਤੱਕ ਬੰਦ ਰਹੇਗੀ।

ਸਾਡੇ ਟਰਮੀਨਲਾਂ ਵਿਖੇ ਗਾਹਕ ਸੇਵਾ ਕਾਊਂਟਰਾਂ ਤੇ, ਹਾਲੀਆ ਹਫ਼ਤਿਆਂ ਵਿੱਚ ਕਾਫੀ ਘੱਟ ਟ੍ਰਾਂਜੈਕਸ਼ਨ ਦੇਖਿਆ ਗਿਆ ਹੈ, ਮੁੱਖ ਤੌਰ ਤੇ ਟ੍ਰਾਂਜ਼ਿਟ ਸੰਚਾਲਨਾਂ ਵਿੱਚ ਤਬਦੀਲੀਆਂ ਦੇ ਕਾਰਨ, ਜਿਵੇਂ ਘਟਾਈ ਗਈ ਸੇਵਾ ਅਤੇ ਮੁਫਤ ਕਿਰਾਏ।

ਜਿਹਨਾਂ ਸਵਾਰੀਆਂ ਨੂੰ ਆਪਣੇ PRESTO ਕਾਰਡ ਲੋਡ ਕਰਨ ਦੀ ਲੋੜ ਹੈ, ਉਹ www.PRESTOcard.ca ਤੇ ਔਨਲਾਈਨ ਜਾਂ ਬ੍ਰੈਮਲੀ ਟਰਮੀਨਲ ਅਤੇ ਡਾਊਨਟਾਊਨ ਟਰਮੀਨਲ ਵਿਖੇ ਉਪਲਬਧ PRESTO ਟਿਕਟ ਵੈਂਡਿੰਗ ਮਸ਼ੀਨਸ (PRESTO Ticket Vending Machines) ਤੇ ਅਜਿਹਾ ਕਰ ਸਕਦੇ ਹਨ। ਸੈਡਿਊਲਸ ਅਤੇ ਟਿੱਪ ਪਲਾਨਿੰਗ ਲਈ, ਸਵਾਰੀਆਂ, 905.874.2999 ਤੇ ਸੰਪਰਕ ਕੇਂਦਰ (Contact Centre) ਦੁਆਰਾ ਬ੍ਰੈਂਪਟਨ ਟ੍ਰਾਂਜ਼ਿਟ ਨੂੰ ਸੰਪਰਕ ਕਰ ਸਕਦੀਆਂ ਹਨ।

COVID-19 ਤੋਂ ਸੁਰੱਖਿਆ ਸਬੰਧੀ ਉਪਾਅ

ਵੱਧ ਵਾਰ ਸਫਾਈ ਅਤੇ ਸੈਨੀਟਾਈਜ਼ ਕਰਨ ਦਾ ਸੈਡਿਊਲ ਪਹਿਲਾਂ ਵਾਂਗ ਹੀ ਪ੍ਰਭਾਵੀ ਰਹੇਗਾ। ਹਰ 48 ਘੰਟਿਆਂ ਵਿੱਚ ਸਾਰੀਆਂ ਠੋਸ ਸਤ੍ਹਾਵਾਂ, ਓਪਰੇਟਰ ਕੰਪਾਰਟਮੈਂਟਸ ਅਤੇ ਸੀਟਾਂ ਨੂੰ ਰੋਗਾਣੂ ਮੁਕਤ ਕਰਨਾ, ਬ੍ਰੈਂਪਟਨ ਟ੍ਰਾਂਜ਼ਿਟ ਦਾ ਟੀਚਾ ਹੈ। ਇਸ ਵੇਲੇ ਜ਼ਿਆਦਾਤਰ ਬੱਸਾਂ ਨੂੰ ਹਰੇਕ 24 ਘੰਟਿਆਂ ਵਿੱਚ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਜਿਹਨਾਂ ਫੈਸਿਲਿਟੀਜ਼ ਅਤੇ ਟਰਮੀਨਲਾਂ ਦੀਆਂ ਠੋਸ ਸਤ੍ਹਾਵਾਂ ਹਨ, ਉਹਨਾਂ ਨੂੰ ਰੋਜ਼ਾਨਾ ਪੂੰਝਿਆ ਜਾ ਰਿਹਾ ਹੈ ਅਤੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਸਵਾਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਫਰ ਕਰਦੇ ਸਮੇਂ ਹੈਂਡ ਸੈਨੀਟਾਈਜ਼ਰ ਜਾਂ ਵਾਈਪਸ ਜਿਹੇ, ਖੁਦ ਦੇ ਰੋਗਾਣੂ-ਨਾਸ਼ਕ ਪਦਾਰਥ ਆਪਣੇ ਨਾਲ ਰੱਖਣ ਅਤੇ ਵਾਰ-ਵਾਰ ਆਪਣੇ ਹੱਥ ਧੋਣ।

ਸਿਟੀ ਆਫ ਬ੍ਰੈਂਪਟਨ, ਜੋਖਮਾਂ ਦਾ ਲਗਾਤਾਰ ਨਿਰੀਖਣ ਕਰਨ ਲਈ ਪੀਲ ਪਬਲਿਕ ਹੈਲਥ (Peel Public Health) ਅਤੇ ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office) ਵਿਖੇ ਆਪਣੇ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਨਿਯਮਿਤ ਅੱਪਡੇਟਾਂ ਲਈ www.brampton.ca/covid19 ਤੇ ਜਾਓ ਅਤੇ ਸੇਵਾ ਅੱਪਡੇਟਾਂ ਲਈ bramptontransit.com ਤੇ ਜਾਓ ਜਾਂ Twitter ਤੇ @bramptontransit ਨੂੰ ਫਾਲੋ ਕਰੋ। ਸਵਾਲ ਸਿੱਧੇ ਬ੍ਰੈਂਪਟਨ ਟ੍ਰਾਂਜ਼ਿਟ ਦੇ ਸੰਪਰਕ ਕੇਂਦਰ (Contact Centre) ਵਿਖੇ 905.874.2999 ਤੇ ਪੁੱਛੇ ਜਾ ਸਕਦੇ ਹਨ।

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca